

12/12/19 E

This question paper contains 2 printed pages.

Your Roll No.

Sl. No. of Ques. Paper : 1890

JC

Unique Paper Code : 52121314

Name of Paper : M.I.L. Core Punjabi - 2A

Name of Course : B.Com. (Prog.) CBCS

Semester : III

Duration : 3 hours

Maximum Marks : 75

*(Write your Roll No. on the top immediately
on receipt of this question paper.)*

ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।

1. ਮੱਧਕਾਲੀ ਪੰਜਾਬੀ ਸਾਹਿਤ ਦੇ ਬਿਰਤਾਂਤਕ ਕਾਵਿ-ਰੂਪਾਕਾਰਾਂ ਬਾਰੇ ਵਿਸਤਾਰ ਸਹਿਤ ਚਰਚਾ ਕਰੋ।

ਜਾਂ

ਸਵੈ-ਜੀਵਨੀ ਦੀ ਪਰਿਭਾਸ਼ਾ ਦੱਸਦੇ ਹੋਏ, ਪਗਡੰਡੀਆਂ ਪੁਸਤਕ ਦਾ ਵਿਸ਼ੇਸ਼ਤਾ ਅਧਿਐਨ ਕਰੋ।

15

2. 'ਮਿਰਜ਼ਾ ਸਾਹਿਬ' ਕਿੱਸੇ ਦਾ ਕਥਾ-ਸਾਰ ਆਪਣੇ ਸ਼ਬਦਾਂ ਵਿਚ ਲਿਖੋ।

10

ਜਾਂ

ਕਿੱਸਾ 'ਹੀਰ ਰਾਂਝੇ' ਦੀ ਪ੍ਰੇਮ ਕਥਾ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਓ।

3. 'ਪਗਡੰਡੀਆਂ' ਪੁਸਤਕ ਵਿਚੋਂ ਆਪਣੇ ਮਨ-ਭਾਉਂਦੇ ਕਾਂਡ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।

ਜਾਂ

'ਪਗਡੰਡੀਆਂ' ਪੁਸਤਕ ਵਿਚ ਨਾਰੀ-ਸੰਵੇਦਨਾ ਦਾ ਕਿਹੋ ਜਿਹਾ ਬਿੰਬ ਪੇਸ਼ ਹੋਇਆ, ਚਰਚਾ ਕਰੋ।

15

4. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕੋਈ ਦੋ ਦੇ ਉਤਰ ਲਿਖੋ :

2x5=10

ੳ) ਕਿੱਸਾ 'ਮਿਰਜ਼ਾ ਸਾਹਿਬ' ਵਿਚ ਸਾਹਿਬਾਂ ਦੀ ਪਾਤਰ ਉਸਾਰੀ ਕਰੋ।

ਅ) 'ਹੀਰ ਵਾਰਿਸ ਸ਼ਾਹ' ਵਿਚ ਪੰਜ ਪੀਰਾਂ ਦਾ ਕੀ ਮਹੱਤਵ ਹੈ ?

ੲ) 'ਪਗਡੰਡੀਆਂ' ਪੁਸਤਕ ਵਿਚ 'ਰਾਜੇ ਦਾ ਦਰਜੀ' ਰਾਹੀਂ ਕੀ ਸੰਦੇਸ਼ ਦਿੱਤਾ ਗਿਆ ਹੈ ?

5. ਕਾਰਕ ਕਿਸ ਨੂੰ ਕਹਿੰਦੇ ਹਨ ? ਪੰਜਾਬੀ ਕਾਰਕਾਂ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿਉ।

P. T. O.

ਪੰਜਾਬੀ ਦੇ ਸੰਵਰ ਅੱਖਰ ਦੱਸਦੇ ਹੋਏ, ਲਗਾਂ-ਮਾਤਰਾਂ ਬਾਰੇ ਸੰਖੇਪ ਜਾਣਕਾਰੀ ਦਿਉ। 10

6. ਸ਼ਬਦ ਸ਼ਕਤੀਆਂ ਤੋਂ ਕੀ ਭਾਵ ਹੈ, ਅਭਿਧਾ ਸ਼ਕਤੀ ਦੇ ਭੇਦ ਪ੍ਰਗਟ ਕਰੋ। 5

ਗੁਰਮੁਖੀ ਲਿਪੀ ਵਿਚ 'ਅਨੁਨਾਸਕ' ਅਤੇ 'ਦੁੱਤ' ਅੱਖਰਾਂ ਬਾਰੇ ਜਾਣਕਾਰੀ ਦਿਉ।

7. ਹੇਠ ਲਿਖੇ ਅਣਡਿੱਠੇ ਪੈਰ੍ਹੇ ਨੂੰ ਪੜ੍ਹ ਕੇ ਸੰਖੇਪ ਉੱਤਰ ਦਿਉ- 10

ਸਰੀਰ ਮਨ ਦਾ ਘੋੜਾ ਹੈ। ਜਿਸ ਤਰ੍ਹਾਂ ਮਲ ਇਸ ਨੂੰ ਚਲਾਉਂਦਾ ਹੈ, ਉਸੇ ਤਰ੍ਹਾਂ ਇਹ ਚਲਦਾ ਹੈ। ਪਰ ਜੀਵਨ ਦੀ ਖੇਡ ਖੇਡਣ ਲਈ ਅਤੇ ਜ਼ਿੰਦਗੀ ਦੀ ਵਾਟ ਕੱਟਣ ਲਈ ਘੋੜੇ ਨੂੰ ਵੀ ਰਿਸ਼ਟ ਪੁਸ਼ਟ ਰੱਖਣਾ ਜ਼ਰੂਰੀ ਹੈ। ਜੇ ਘੋੜਾ ਮਰੀਅਲ ਹੋ ਜਾਵੇ ਤਾਂ ਮਨ ਅਤੇ ਆਤਮਾ ਦੀ ਖੇਡ ਵੀ ਢਿਲੀ ਪੈ ਜਾਂਦੀ ਹੈ। ਸਾਡਾ ਸਰੀਰ ਅਰਥਾਂ ਖਰਬਾਂ ਜੀਵਾਨੁਆਂ ਅਥਵਾ ਜ਼ਿੰਦੇ ਸੈਲਾਂ ਦਾ ਬਣਿਆ ਹੋਇਆ ਹੈ। ਇਹ ਰੋਜ਼ਾਨਾ ਲੱਖਾਂ ਕਰੋੜਾਂ ਮਰਦੇ ਤੇ ਨਵੇਂ ਜੰਮਦੇ ਰਹਿੰਦੇ ਹਨ। ਨਰੋਏ ਜੀਵਾਨੂ ਬਣਾਉਣ ਲਈ ਖੂਨ ਦਾ ਨਰੋਆਂ ਹੋਣਾ ਲਾਜ਼ਮੀ ਹੈ। ਖੂਨ-ਖੁਰਾਕ ਤੋਂ ਬਣਦਾ ਹੈ ਅਤੇ ਜਲ ਤੇ ਹਵਾ ਮਨੁੱਖ ਲਈ ਅਹਿਮ ਰੋਲ ਅਦਾ ਕਰਦੇ ਹਨ। ਨਿਰਮਲ-ਜਲ-ਖੁੱਲ੍ਹੀ ਪਵਿੱਤਰ ਹਵਾ ਅਤੇ ਸ਼ੁੱਧ ਅਚਾਰ ਨਾਲ ਮਨੁੱਖ ਰਿਸ਼ਟ ਪੁਸ਼ਟ ਬਣਿਆ ਰਹਿੰਦਾ ਹੈ। ਘੱਟ ਖਾਣਾ, ਸੰਤੁਲਤ ਖੁਰਾਕ ਖਾਣੀ, ਖੂਬ ਚਿੰਥ ਚਿੰਥ ਕੇ ਖਾਣਾ, ਕਸਰਤ ਕਰਨੀ, ਖੂਸ਼ ਰਹਿਣਾ ਇਹੋ ਤੰਦਰੁਸਤੀ ਤੇ ਲੰਮੀ ਉਮਰ ਭੋਗਣ ਦਾ ਨੁਸਖਾ ਹੈ।

1. ਇਸ ਪੈਰ੍ਹੇ ਦਾ ਢੁੱਕਵਾਂ ਸਿਰਲੇਖ ਦਿਉ।
2. ਰਿਸ਼ਟ ਪੁਸ਼ਟ ਜੀਵਨ ਲਈ ਕਿਹੜੀਆਂ ਗੱਲਾਂ ਜ਼ਰੂਰੀ ਹਨ ?
3. ਸਰੀਰ ਤੇ ਨਰੋਏ ਸੈਲ ਕਿਵੇਂ ਬਣਦੇ ਹਨ ?
4. ਸਾਡੇ ਜੀਵਨ ਵਿਚ ਹਵਾ-ਪਾਣੀ ਦਾ ਕੀ ਮਹੱਤਵ ਹੈ ?
5. ਸਰੀਰ ਤੇ ਮਨ ਦਾ ਕੀ ਰਿਸ਼ਤਾ ਹੈ ? 10